

ਸੰਘੀ ਐਮਰਜੈਂਸੀ ਪ੍ਰਬੰਧਨ ਐਕਟ ਅਤੇ NYC ਮਨੁੱਖੀ ਸਰੋਤ ਪ੍ਰਬੰਧਨ COVID-19 ਦਫ਼ਨਾਉਣ-ਸੰਬੰਧੀ ਸਹਾਇਤਾ ਮੌਤ ਦੇ ਸਰਟੀਫਿਕੇਟ ਦੀ ਨੇਵੀਗੇਸ਼ਨ ਪਰਕਿਰਿਆ

ਮੈਂ ਸੰਘੀ ਐਮਰਜੈਂਸੀ ਪ੍ਰਬੰਧਨ ਐਕਟ (Federal Emergency Management Act, FEMA) COVID-19 ਕਰਕੇ ਅੰਤਿਮ ਸੰਸਕਾਰ ਸੰਬੰਧੀ ਸਹਾਇਤਾ ਜਾਂ NYC ਮਨੁੱਖੀ ਸਰੋਤ ਪ੍ਰਬੰਧਨ (Human Resource Administration, HRA) COVID-19 ਦਫ਼ਨਾਉਣ-ਸੰਬੰਧੀ ਸਹਾਇਤਾ ਪ੍ਰੋਗਰਾਮਾਂ ਲਈ ਅਰਜ਼ੀ ਕਿਵੇਂ ਦੇਵਾਂ?

- FEMA COVID-19 ਅੰਤਿਮ ਸੰਸਕਾਰ ਸੰਬੰਧੀ ਸਹਾਇਤਾ ਪ੍ਰੋਗਰਾਮਾਂ ਲਈ ਅਰਜ਼ੀ ਦੇਣ ਲਈ, [fema.gov/ disasters/ coronavirus/ economic/ funeral-assistance](https://fema.gov/disasters/coronavirus/economic/funeral-assistance) 'ਤੇ ਜਾਓ।
- NYC HRA COVID-19 ਦਫ਼ਨਾਉਣ-ਸੰਬੰਧੀ ਸਹਾਇਤਾ ਪ੍ਰੋਗਰਾਮਾਂ ਲਈ ਅਰਜ਼ੀ ਦੇਣ ਲਈ, [www1.nyc.gov/ site/ hra/ help/ burial-assistance.page](https://www1.nyc.gov/site/hra/help/burial-assistance.page) 'ਤੇ ਜਾਓ।

ਮੈਂ ਮੌਤ ਦਾ ਸਰਟੀਫਿਕੇਟ ਕਿਵੇਂ ਪ੍ਰਾਪਤ ਕਰ ਸਕਦਾ/ਸਕਦੀ ਹਾਂ ਜੇ NYC ਵਿੱਚ ਮਰਨ ਵਾਲੇ ਕਿਸੇ ਵਿਅਕਤੀ ਦੀ ਮੌਤ ਦਾ ਕਾਰਨ ਵਿਖਾਉਂਦਾ ਹੈ?

NYC ਸਿਹਤ ਅਤੇ ਮਾਨਸਿਕ ਅਰੋਗਤਾ ਵਿਭਾਗ (NYC ਸਿਹਤ ਵਿਭਾਗ) NYC (ਬੁੱਕਸ, ਬੁਕਲਿਨ, ਮੈਨਹੈਟਨ, ਕਵੀਨਸ ਅਤੇ ਸਟੇਟਨ ਆਈਲੈਂਡ) ਵਿੱਚ ਹੋਣ ਵਾਲੀਆਂ ਮੌਤਾਂ ਲਈ ਮੌਤ ਦੇ ਸਰਟੀਫਿਕੇਟ ਜਾਰੀ ਕਰਦਾ ਹੈ। ਮੈਡੀਕਲ ਸਹੂਲਤ ਦੁਆਰਾ ਕਿਸੇ ਵਿਅਕਤੀ ਦੀ ਮੌਤ ਦੀ ਰਿਪੋਰਟ ਕਰਨ ਅਤੇ NYC ਸਿਹਤ ਵਿਭਾਗ ਦੁਆਰਾ ਮਾਮਲਾ ਰਜਿਸਟਰ ਕਰਨ ਤੋਂ ਬਾਅਦ ਮੌਤ ਦੇ ਸਰਟੀਫਿਕੇਟ ਉਪਲਬਧ ਹੁੰਦੇ ਹਨ।

ਜੇਕਰ ਕੋਈ ਫਿਊਨਰਲ ਹੋਮ (ਅੰਤਿਮ-ਸੰਸਕਾਰ ਅਸਥਾਨ) ਸ਼ਾਮਲ ਹੈ, ਤਾਂ ਮੌਤ ਦਾ ਸਰਟੀਫਿਕੇਟ ਪ੍ਰਾਪਤ ਕਰਨ ਦਾ ਸਭ ਤੋਂ ਤੇਜ਼ ਤਰੀਕਾ ਅੰਤਿਮ-ਸੰਸਕਾਰ ਦਾ ਇੰਤਜ਼ਾਮ ਕਰਨ ਵਾਲੇ ਫਿਊਨਰਲ ਡਾਇਰੈਕਟਰ ਤੋਂ ਉਸਨੂੰ ਆਰਡਰ ਕਰਨਾ ਹੈ। ਫਿਊਨਰਲ ਡਾਇਰੈਕਟਰ ਵਿਅਕਤੀ ਦੀ ਮੌਤ ਤੋਂ ਬਾਅਦ ਦੇ ਸਾਲਾਂ ਤੱਕ ਤੁਹਾਡੇ ਲਈ ਮੌਤ ਦੇ ਸਰਟੀਫਿਕੇਟ ਆਰਡਰ ਕਰ ਸਕਦਾ ਹੈ।

ਜੇਕਰ ਅਜੇ ਤੱਕ ਕੋਈ ਫਿਊਨਰਲ ਹੋਮ ਸ਼ਾਮਲ ਨਹੀਂ ਹੈ ਜਾਂ ਜੇਕਰ ਤੁਸੀਂ ਫਿਊਨਰਲ ਡਾਇਰੈਕਟਰ ਤੋਂ ਮੌਤ ਦੇ ਸਰਟੀਫਿਕੇਟ ਆਰਡਰ ਨਹੀਂ ਕਰ ਸਕਦੇ, ਤਾਂ ਤੁਸੀਂ vitalchek.com 'ਤੇ ਉਸਨੂੰ ਆਨਲਾਈਨ ਵੀ ਆਰਡਰ ਕਰ ਸਕਦੇ ਹੋ। ਮੌਤ ਦਾ ਸਰਟੀਫਿਕੇਟ ਆਰਡਰ ਕਰਨ ਬਾਰੇ ਵਾਧੂ ਜਾਣਕਾਰੀ ਲਈ NYC ਸਿਹਤ ਵਿਭਾਗ ਦਾ [ਮੌਤ ਦੇ ਸਰਟੀਫਿਕੇਟ ਵੈੱਬ ਪੇਜ](#) ਵੇਖੋ।

ਮੌਤ ਦਾ ਕਾਰਨ ਵਿਖਾਉਣ ਵਾਲੇ ਮੌਤ ਦੇ ਸਰਟੀਫਿਕੇਟ ਲਈ ਬੇਨਤੀ ਕਰਨ ਦਾ ਹੱਕਦਾਰ ਕੌਣ ਹੈ?

ਸਿਰਫ਼ ਮਿਰਤਕ ਦੇ ਇਹ ਰਿਸ਼ਤੇਦਾਰ ਮੌਤ ਦੇ ਸਰਟੀਫਿਕੇਟ ਅਤੇ ਮੌਤ ਦੇ ਕਾਰਨ, ਦੋਵਾਂ ਲਈ ਬੇਨਤੀ ਕਰ ਸਕਦੇ ਹਨ: ਪਤੀ/ ਪਤਨੀ; ਘਰੇਲੂ ਸਾਥੀ; ਮਾਤਾ/ ਪਿਤਾ; ਬੱਚਾ; ਭੈਣ/ ਭਰਾ; ਦਾਦਾ-ਦਾਦੀ/ ਨਾਨਾ-ਨਾਨੀ; ਪੋਤਾ/ ਪੋਤੀ/ ਦੋਹਤਾ/ ਦੋਹਤੀ; ਸਰਟੀਫਿਕੇਟ 'ਤੇ ਸੁਚੀਬੱਧ ਕੀਤਾ ਗਿਆ ਗਵਾਹ; ਨਿਪਟਾਰੇ ਲਈ ਜ਼ਿੰਮੇਵਾਰ ਵਿਅਕਤੀ

ਮੌਤ ਦੇ ਸਰਟੀਫਿਕੇਟ ਲਈ ਕਿੰਨੀ ਫੀਸ ਹੈ?

ਹਰ ਪ੍ਰਮਾਣਿਤ ਕਾਪੀ ਦੀ ਕੀਮਤ \$15 ਹੈ। ਮੌਤ ਦਾ ਸਰਟੀਫਿਕੇਟ ਆਨਲਾਈਨ ਆਰਡਰ ਕਰਨ ਵੇਲੇ ਵਾਧੂ ਫੀਸ ਲਾਗੂ ਹੁੰਦੀ ਹੈ।

ਕੀ ਮੈਨੂੰ ਮੌਤ ਦੇ ਰਿਕਾਰਡ ਦੀ ਪ੍ਰਮਾਣਿਤ ਕਾਪੀ ਮਿਲੇਗੀ?

ਹਾਂ। NYC ਸਿਹਤ ਵਿਭਾਗ ਅਸਲ ਮੌਤ ਦੇ ਸਰਟੀਫਿਕੇਟ ਦੀ ਪ੍ਰਮਾਣਿਤ ਕਾਪੀ ਜਾਰੀ ਕਰੇਗਾ। ਇੱਕ NYC ਪ੍ਰਮਾਣਿਤ ਮੌਤ ਦੇ ਸਰਟੀਫਿਕੇਟ ਵਿੱਚ ਇਹ ਯਕੀਨੀ ਬਣਾਉਣ ਲਈ ਕਈ ਸੁਰੱਖਿਆ ਫੀਚਰਜ਼ ਸ਼ਾਮਲ ਹੁੰਦੇ ਹਨ ਕਿ ਸਰਟੀਫਿਕੇਟ ਪ੍ਰਮਾਣਿਕ ਹੈ। ਜੇਕਰ ਤੁਸੀਂ ਮੌਤ ਦਾ ਕਾਰਨ ਜਾਣਨ ਲਈ ਹੱਕਦਾਰ ਹੋ (ਉੱਪਰ ਵੇਖੋ), ਤਾਂ ਤੁਹਾਨੂੰ "ਗੁਪਤ ਮੈਡੀਕਲ ਰਿਪੋਰਟ" ਪ੍ਰਾਪਤ ਹੋਵੇਗੀ ਜੋ ਮੌਤ ਦਾ ਕਾਰਨ ਵਿਖਾਉਂਦੀ ਹੈ। ਇਹ ਦਸਤਾਵੇਜ਼ ਮਿਰਤਕ ਦਾ ਨਾਂ, ਮੌਤ ਦੇ ਸਰਟੀਫਿਕੇਟ ਦਾ ਨੰਬਰ ਵੀ ਵਿਖਾਉਂਦਾ ਹੈ ਅਤੇ ਬਾਂਡ ਪੇਪਰ 'ਤੇ ਪ੍ਰਿੰਟ ਕੀਤਾ ਜਾਂਦਾ ਹੈ।

ਜੇਕਰ ਮੌਤ ਦੇ ਸਰਟੀਫਿਕੇਟ ਵਿੱਚ ਮੌਤ ਦਾ ਕਾਰਨ ਨਹੀਂ ਲਿੱਖਿਆ ਗਿਆ ਹੈ ਤਾਂ ਮੈਂ ਮੌਤ ਦੇ ਕਾਰਨ ਲਈ ਬੇਨਤੀ ਕਿਵੇਂ ਕਰਾਂ?

ਕਿਰਪਾ ਕਰਕੇ ਮੌਤ ਦਾ ਸਰਟੀਫਿਕੇਟ ਆਰਡਰ ਕਰਨ ਵੇਲੇ ਮੌਤ ਦੇ ਕਾਰਨ ਲਈ ਬੇਨਤੀ ਕਰੋ।

ਕੀ ਮੌਤ ਦੇ ਕਾਰਨ ਲਈ ਕੋਈ ਵੱਖਰੀ ਫੀਸ ਹੈ?

ਨਹੀਂ। ਮੌਤ ਦੇ ਕਾਰਨ ਲਈ ਕੋਈ ਵੱਖਰੀ ਫੀਸ ਨਹੀਂ ਹੈ।

ਜੇਕਰ ਮੌਤ ਦਾ ਕਾਰਨ 'ਲੰਬਿਤ' ਵਿਖਾਉਂਦਾ ਹੈ ਤਾਂ ਮੈਂ ਕੀ ਕਰਾਂ?

ਜੇਕਰ ਮੌਤ ਦਾ ਕਾਰਨ 'ਲੰਬਿਤ' ਵਿਖਾਉਂਦਾ ਹੈ, ਤਾਂ ਤੁਸੀਂ ਅਸਲ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਦੀ ਤਾਰੀਖ ਤੋਂ ਬਾਅਦ ਤਿੰਨ ਮਹੀਨਿਆਂ ਦੇ ਅੰਦਰ ਮੌਤ ਦਾ ਸਰਟੀਫਿਕੇਟ ਬਦਲ ਸਕਦੇ ਹੋ। ਮੌਤ ਦੇ ਸਰਟੀਫਿਕੇਟ 'ਤੇ ਬਿਲਕੁੱਲ ਥੱਲੇ ਜਾਰੀ ਕਰਨ ਦੀ ਤਾਰੀਖ ਲਿੱਖੀ ਜਾਂਦੀ ਹੈ। ਤੁਸੀਂ ਮੌਤ ਦਾ ਕਾਰਨ ਵਿਖਾਉਣ ਵਾਲਾ ਨਵਾਂ ਮੌਤ ਦਾ ਸਰਟੀਫਿਕੇਟ ਆਨਲਾਈਨ ਵੀ ਆਰਡਰ ਕਰ ਸਕਦੇ ਹੋ, ਜੇ ਮੌਤ ਦਾ ਸਰਟੀਫਿਕੇਟ ਬਦਲਣ ਦੇ ਮੁਕਾਬਲੇ ਤੁਹਾਨੂੰ ਛੇਤੀ ਮਿਲੇਗਾ।

ਜੇਕਰ ਵਿਅਕਤੀ ਦੀ ਮੌਤ COVID-19 ਕਰਕੇ ਹੋਈ ਸੀ ਤਾਂ ਮੌਤ ਦਾ ਸਰਟੀਫਿਕੇਟ ਇਹ ਕਿਉਂ ਵਿਖਾਉਂਦਾ ਹੈ ਕਿ ਮੌਤ ਦਾ ਕਾਰਨ ਕੁਦਰਤੀ ਸੀ?

ਅਪ੍ਰੈਲ 2020 ਵਿੱਚ, ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਨੇ ਇਹ ਨਿਰਧਾਰਿਤ ਕੀਤਾ ਸੀ ਕਿ COVID-19 ਲਾਗ ਦੀ ਵਜ੍ਹਾ ਨਾਲ ਮੌਤ ਹੋਣ ਦੀ ਸਥਿਤੀ ਵਿੱਚ, ਮੌਤ ਦਾ ਤਰੀਕਾ ਤਕਰੀਬਨ ਹਮੇਸ਼ਾ ਕੁਦਰਤੀ ਹੋਵੇਗਾ।

ਜੇਕਰ ਮੌਤ ਦਾ ਕਾਰਨ COVID-19 ਨਹੀਂ ਵਿਖਾਉਂਦਾ ਤਾਂ ਮੈਂ ਕੀ ਕਰਾਂ?

ਤੁਹਾਨੂੰ ਪਹਿਲਾਂ ਉਸ ਮੈਡੀਕਲ ਪੇਸ਼ੇਵਰ ਜਾਂ ਮੈਡੀਕਲ ਸਹੂਲਤ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਿਸਨੇ ਮੁੱਢਲੇ ਕਾਰਨ ਜਾਂ ਮੌਤ ਵਿੱਚ ਯੋਗਦਾਨ ਦੇਣ ਵਾਲੇ ਕਾਰਨ ਦੇ ਤੌਰ 'ਤੇ COVID-19 ਨੂੰ ਵਿਖਾਉਣ ਲਈ ਮੌਤ ਦੇ ਮੌਜੂਦਾ ਕਾਰਨ ਨੂੰ ਬਦਲਣ ਬਾਰੇ ਜਾਣਕਾਰੀ ਲਈ ਮੌਤ ਦੀ ਤਸਦੀਕ ਕੀਤੀ ਸੀ। ਜੇਕਰ ਤੁਸੀਂ ਸਰਟੀਫਿਕੇਟ 'ਤੇ ਸੂਚੀਬੱਧ ਕੀਤੇ ਗਏ ਗਵਾਹ ਜਾਂ ਨਿਪਟਾਰੇ ਨੂੰ ਨਿਸ਼ੀਤ ਕਰਨ ਵਾਲੇ ਵਿਅਕਤੀ ਹੋ ਤਾਂ ਤੁਸੀਂ ਮੌਤੇ ਦੇ ਕਾਰਨ ਵਿੱਚ ਸੋਧ ਕਰਨ ਲਈ NYC ਸਿਹਤ ਵਿਭਾਗ ਵਿੱਚ ਬੇਨਤੀ ਜਮ੍ਹਾਂ ਕਰ ਸਕਦੇ ਹੋ। ਤੁਹਾਨੂੰ ਕੀ ਜਮ੍ਹਾਂ ਕਰਨ ਦੀ ਲੋੜ ਹੋਵੇਗੀ, ਇਸ ਬਾਰੇ ਹਿਦਾਇਤਾਂ ਲਈ NYC ਸਿਹਤ ਵਿਭਾਗ ਦੇ [ਸਰਟੀਫਿਕੇਟ ਵਿੱਚ ਸੋਧ ਵੈੱਬਪੇਜ](#) 'ਤੇ, ਆਮ ਸਵਾਲ "What is the process to correct a death certificate?" (ਮੌਤ ਦੇ ਸਰਟੀਫਿਕੇਟ ਨੂੰ ਠੀਕ ਕਰਨ ਦੀ ਪਰਕਿਰਿਆ ਕੀ ਹੈ?) ਵਿੱਚ ਜਾਓ।

ਸਥਿਤੀ ਬਦਲਣ ਦੇ ਨਾਲ-ਨਾਲ NYC ਸਿਹਤ ਵਿਭਾਗ ਸਿਫ਼ਾਰਸ਼ਾਂ ਨੂੰ ਬਦਲ ਸਕਦਾ ਹੈ।

4.11.21